

13 ਸਤੰਬਰ, 2018

ਕੀ ਤੁਸੀਂ ਹੁਣੇ ਜਿਹੇ ਆਪਣਾ ਮੇਲਬੈਕਸ ਦੇਖਿਆ ਹੈ? ਵੋਟਰ ਨੋਟਿਸ ਆਉਣ ਵਾਲੇ ਹਨ!

ਬ੍ਰੈਮਪਟਨ, ਓਨਟਾਰੀਓ – ਜੇਕਰ ਤੁਸੀਂ ਬ੍ਰੈਮਪਟਨ ਦੀਆਂ ਮਿਊਨਿਸਿਪਲ ਚੋਣਾਂ (Brampton Municipal Election) ਵਿੱਚ ਯੋਗ ਮਤਦਾਤਾ ਹੋ, ਤਾਂ ਕੈਨੇਡਾ ਪੋਸਟ (Canada Post) ਵੱਲੋਂ ਡਿਲੀਵਰ ਕੀਤੇ ਜਾਣ ਵਾਲੇ ਆਪਣੇ ਵੋਟਰ ਨੋਟਿਸ (Voter Notice) ਲਈ ਆਪਣਾ ਮੇਲਬੈਕਸ ਜ਼ਰੂਰ ਦੇਖੋ। ਵੋਟਰ ਨੋਟਿਸ ਹਰ ਕਿਸੇ ਨੂੰ ਭੇਜੇ ਗਏ ਹਨ, ਜੋ ਇਸ ਵੇਲੇ ਵੋਟਰ ਸੂਚੀ 'ਤੇ ਹਨ। ਇੱਕ ਪਤੇ 'ਤੇ ਹਰੇਕ ਮਤਦਾਤਾ ਲਈ ਇੱਕ ਭੂਰਾ ਲਿਫਾਫਾ, ਜਿਸ ਵਿੱਚ ਚੋਣਾਂ ਸਬੰਧੀ ਜਾਣਕਾਰੀ ਅਤੇ ਵੋਟਰ ਨੋਟਿਸ ਹਨ, ਭੇਜਿਆ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਡਿਲੀਵਰ ਹੋ ਜਾਣਾ ਚਾਹੀਦਾ ਹੈ।

ਵੋਟਰ ਨੋਟਿਸ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਮਤਦਾਤਾਵਾਂ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਉਹ ਅਕਤੂਬਰ ਵਿੱਚ ਵੋਟ ਦੇਣ ਜਾਣ ਤਾਂ ਆਪਣਾ ਵੋਟਰ ਨੋਟਿਸ ਅਤੇ ਕੋਈ ਪਛਾਣ ਪੱਤਰ ਨਾਲ ਲੈ ਕੇ ਆਉਣ।

ਕੀ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲਿਆ?

ਜੇਕਰ ਤੁਹਾਨੂੰ ਵੋਟਰ ਨੋਟਿਸ ਪ੍ਰਾਪਤ ਨਾ ਹੋਵੇ, ਤਾਂ ਹੋ ਸਕਦਾ ਹੈ ਕਿ ਤੁਹਾਡਾ ਨਾਮ ਵੋਟਰ ਸੂਚੀ 'ਤੇ ਨਾ ਹੋਵੇ। ਇਹ ਦੇਖਣ ਲਈ ਕਿ ਤੁਸੀਂ ਵੋਟਰ ਸੂਚੀ 'ਤੇ ਹੋ ਜਾਂ ਨਹੀਂ, [City's website \(ਸਿਟੀ ਦੀ ਵੈਬਸਾਈਟ\)](#) 'ਤੇ ਜਾਓ।

ਤੁਸੀਂ [City's website \(ਸਿਟੀ ਦੀ ਵੈਬਸਾਈਟ\)](#) 'ਤੇ ਆਪਣੀ ਜਾਣਕਾਰੀ ਵੀ ਅੱਪਡੇਟ ਕਰ ਸਕਦੇ ਹੋ ਜਾਂ ਵੋਟਰ ਸੂਚੀ 'ਤੇ ਸ਼ਾਮਲ ਕੀਤੇ ਜਾਣ ਦੀ ਬੇਨਤੀ ਵੀ ਕਰ ਸਕਦੇ ਹੋ। ਵੋਟਰ ਸੂਚੀ ਲਈ ਅੱਪਡੇਟਾਂ ਅਤੇ ਐਨਲਾਈਨ ਰਜਿਸਟਰੇਸ਼ਨ 13 ਅਕਤੂਬਰ ਨੂੰ ਰਾਤ 11:59 ਵਜੇ ਤੱਕ ਕੀਤੇ ਜਾ ਸਕਦੇ ਹਨ।

ਕੀ ਮੈਂ ਵੋਟਰ ਨੋਟਿਸ ਦੇ ਬਿਨਾਂ ਜਾ ਸਕਦਾ ਹਾਂ?

ਹਾਂ, ਬਸ ਵੋਟਿੰਗ ਸਥਾਨ 'ਤੇ ਤੁਹਾਡਾ ਨਾਮ ਅਤੇ ਯੋਗ ਬ੍ਰੈਮਪਟਨ ਪਤਾ ਦਰਸਾਉਣ ਵਾਲਾ ਪਛਾਣ ਪੱਤਰ ਨਾਲ ਲਿਆਉਣਾ ਯਾਦ ਰੱਖੋ। ਜੇਕਰ ਤੁਸੀਂ ਵੋਟਰ ਸੂਚੀ 'ਤੇ ਹੈ, ਤਾਂ ਤੁਹਾਨੂੰ ਵੋਟਿੰਗ ਸਥਾਨ ਵਿਖੇ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਕਦੇ ਅਤੇ ਕਿੱਥੇ ਵੋਟ ਦੇਣਾ ਹੈ?

ਐਡਵਾਂਸ ਵੋਟਿੰਗ (Advance Voting) 2-4, 6, 9-11, ਅਤੇ 13 ਅਕਤੂਬਰ ਨੂੰ ਹੋਵੇਗੀ। ਆਪਣੇ ਨੇੜੇ ਐਡਵਾਂਸ ਵੋਟਿੰਗ ਲੱਭਣ ਲਈ, [here \(ਇੱਥੇ\)](#) ਕਲਿੱਕ ਕਰੋ।

ਵੋਟਿੰਗ ਡੇ (Voting Day) 22 ਅਕਤੂਬਰ ਨੂੰ ਹੈ। ਇਸ ਦਿਨ, ਤੁਸੀਂ ਆਪਣੇ ਵਾਰਡ ਦੇ ਅੰਦਰ ਕਿਸੇ ਵੀ ਸਥਾਨ ਵਿਖੇ ਵੋਟ ਦੇ ਸਕਦੇ ਹੋ। ਤੁਸੀਂ [here \(ਇੱਥੇ\)](#) ਆਪਣੇ ਵਾਰਡ ਵਿੱਚ ਸਥਾਨਾਂ ਦੀ ਸੂਚੀ ਪ੍ਰਾਪਤ ਕਰ ਸਕਦੇ ਹੋ।

ਕੀ ਤੁਸੀਂ ਵੋਟਿੰਗ ਸਥਾਨ ਵਿਖੇ ਨਹੀਂ ਆ ਸਕਦੇ?

ਤੁਸੀਂ ਆਪਣੇ ਵੱਲੋਂ ਵੋਟ ਪਾਉਣ ਲਈ ਦੂਜੇ ਯੋਗ ਮਤਦਾਤਾ (ਦੇਸਤ ਜਾਂ ਪਰਿਵਾਰਕ ਮੈਂਬਰ) ਨੂੰ ਨਿਯੁਕਤ ਕਰ ਸਕਦੇ ਹੋ। ਤੁਹਾਡੇ ਨਿਯੁਕਤ ਕੀਤੇ ਪ੍ਰੋਕਸੀ ਵੋਟਰ ਲਈ ਲਾਜ਼ਮੀ ਹੈ ਕਿ ਉਹ ਬ੍ਰੈਮਪਟਨ ਸਿਟੀ ਹਾਲ (Brampton City Hall) ਵਿਖੇ ਭਰਿਆ ਹੋਇਆ ਵੋਟਿੰਗ ਪ੍ਰੋਕਸੀ ਲਈ ਮੁਲਾਕਾਤ (Appointment for Voting Proxy) ਫਾਰਮ ਜਮ੍ਹਾਂ ਕਰਨ। ਪ੍ਰੋਕਸੀ ਫਾਰਮ ਸਿਟੀ ਕਲਰਕ ਦੇ ਦਫ਼ਤਰ (City Clerk's Office) ਨੂੰ ਸੰਪਰਕ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰੋਕਸੀ ਦੁਆਰਾ ਵੋਟਿੰਗ ਬਾਰੇ ਹੋਰ ਜਾਣਕਾਰੀ ਲਈ [here \(ਇੱਥੇ\)](#) ਕਲਿੱਕ ਕਰੋ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਰਿਲੇਸ਼ਨਸ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca